

 Print Page

Sri Guru Granth Sahib

Displaying 1166 of

ਨਾਮੇ ਸਰ ਭਰਿ ਸੋਨਾ ਲੇਹੁ ॥੧੦॥

Naamae Sar Bhar Sonaa Laehu ||10||

Here, take Naam Dayvs weight in gold, and release him."||10||

ਭੈਰਉ (ਭ. ਨਾਮਦੇਵ) (੧੦) ੧੦:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧

Raag Bhaira-o Bhagat Namdev

ਮਾਲੁ ਲੇਉ ਤਉ ਦੋਜਕਿ ਪਰਉ ॥

Maal Laeo Tho Dhojak Paro ||

The king replied, ""If I take the gold, then I will be consigned to hell,

ਭੈਰਉ (ਭ. ਨਾਮਦੇਵ) (੧੦) ੧੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧

Raag Bhaira-o Bhagat Namdev

ਦੀਨੁ ਛੋਡਿ ਦੁਨੀਆ ਕਉ ਭਰਉ ॥੧੧॥

Dheen Shhodd Dhuneaaa Ko Bharo ||11||

By forsaking my faith and gathering worldly wealth."||11||

ਭੈਰਉ (ਭ. ਨਾਮਦੇਵ) (੧੦) ੧੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧

Raag Bhaira-o Bhagat Namdev

ਪਾਵਹੁ ਬੇੜੀ ਹਾਥਹੁ ਤਾਲ ॥

Paavahu Baerree Haathhahu Thaal ||

With his feet in chains, Naam Dayv kept the beat with his hands,

ਭੈਰਉ (ਭ. ਨਾਮਦੇਵ) (੧੦) ੧੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੨

Raag Bhaira-o Bhagat Namdev

ਨਾਮਾ ਗਾਵੈ ਗੁਨ ਗੋਪਾਲ ॥੧੨॥

Naamaa Gaavai Gun Gopaal ||12||

Singing the Praises of the Lord. ||12||

ਭੈਰਉ (ਭ. ਨਾਮਦੇਵ) (੧੦) ੧੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੨

Raag Bhaira-o Bhagat Namdev

ਗੰਗ ਜਮੁਨ ਜਉ ਉਲਟੀ ਬਹੈ ॥

Gang Jamun Jo Oulattee Behai ||

"Even if the Ganges and the Jamunaa rivers flow backwards,

ਭੈਰਉ (ਭ. ਨਾਮਦੇਵ) (੧੦) ੧੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੨

Raag Bhaira-o Bhagat Namdev

ਤਉ ਨਾਮਾ ਹਰਿ ਕਰਤਾ ਰਹੈ ॥੧੩॥

Tho Naamaa Har Karathaa Rehai ||13||

I will still continue singing the Praises of the Lord."||13||

ਭੈਰਉ (ਭ. ਨਾਮਦੇਵ) (੧੦) ੧੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੨

Raag Bhaira-o Bhagat Namdev

ਸਾਤ ਘੜੀ ਜਬ ਬੀਤੀ ਸੁਣੀ ॥

Saath Gharree Jab Beethee Sunee ||

Three hours passed,

ਭੈਰਉ (ਭ. ਨਾਮਦੇਵ) (੧੦) ੧੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੩

Raag Bhaira-o Bhagat Namdev

ਅਜਹੁ ਨ ਆਇਓ ਤ੍ਰਿਭਵਣ ਧਣੀ ॥੧੪॥

Ajahu N Aaeiou Thribhavan Dhhanee ||14||

And even then, the Lord of the three worlds had not come. ||14||

ਭੈਰਉ (ਭ. ਨਾਮਦੇਵ) (੧੦) ੧੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੩

Raag Bhaira-o Bhagat Namdev

ਪਾਖੰਤਣ ਬਾਜ ਬਜਾਇਲਾ ॥

Paakhanthan Baaj Bajaaeilaa ||

Playing on the instrument of the feathered wings,

ਭੈਰਉ (ਭ. ਨਾਮਦੇਵ) (੧੦) ੧੫:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੩

Raag Bhaira-o Bhagat Namdev

ਗਰੁੜ ਚੜ੍ਹੇ ਗੋਬਿੰਦ ਆਇਲਾ ॥੧੫॥

Garurr Charrhae Gobindh Aaeilaa ||15||

The Lord of the Universe came, mounted on the eagle garura. ||15||

ਭੈਰਉ (ਭ. ਨਾਮਦੇਵ) (੧੦) ੧੫:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੪

Raag Bhaira-o Bhagat Namdev

ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥

Apanae Bhagath Par Kee Prathipaal ||

He cherished His devotee,

ਭੈਰਉ (ਭ. ਨਾਮਦੇਵ) (੧੦) ੧੬:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੪

Raag Bhaira-o Bhagat Namdev

ਗਰੁੜ ਚੜ੍ਹੇ ਆਏ ਗੋਪਾਲ ॥੧੬॥

Garurr Charrhae Aaeae Gopaal ||16||

And the Lord came, mounted on the eagle garura. ||16||

ਭੈਰਉ (ਭ. ਨਾਮਦੇਵ) (੧੦) ੧੬:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੪

Raag Bhaira-o Bhagat Namdev

ਕਹਹਿ ਤ ਧਰਣਿ ਇਕੋਡੀ ਕਰਉ ॥

Kehehi Th Dhharan Eikoddee Karo ||

The Lord said to him, ""If you wish, I shall turn the earth sideways.

ਭੈਰਉ (ਭ. ਨਾਮਦੇਵ) (੧੦) ੧੭:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੫

Raag Bhaira-o Bhagat Namdev

ਕਹਹਿ ਤ ਲੇ ਕਰਿ ਉਪਰਿ ਧਰਉ ॥੧੭॥

Kehehi Th Lae Kar Oopar Dhharo ||17||

If you wish, I shall turn it upside down. ||17||

ਭੈਰਉ (ਭ. ਨਾਮਦੇਵ) (੧੦) ੧੭:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੫

Raag Bhaira-o Bhagat Namdev

ਕਹਹਿ ਤ ਮੁਈ ਗਊ ਦੇਉ ਜੀਆਇ ॥

Kehehi Th Muee Goo Dhaeo Jeeaae ||

If you wish, I shall bring the dead cow back to life.

ਭੈਰਉ (ਭ. ਨਾਮਦੇਵ) (੧੦) ੧੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੫

Raag Bhaira-o Bhagat Namdev

ਸਭੁ ਕੋਈ ਦੇਖੈ ਪਤੀਆਇ ॥੧੮॥

Sabh Koe Dhaekhai Patheaae ||18||

Everyone will see and be convinced.""||18||

ਭੈਰਉ (ਭ. ਨਾਮਦੇਵ) (੧੦) ੧੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੬

Raag Bhaira-o Bhagat Namdev

ਨਾਮਾ ਪ੍ਰਣਵੈ ਸੇਲ ਮਸੇਲ ॥

Naamaa Pranavai Sael Masael ||

Naam Dayv prayed, and milked the cow.

ਭੈਰਉ (ਭ. ਨਾਮਦੇਵ) (੧੦) ੧੯:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੬

Raag Bhaira-o Bhagat Namdev

ਗਊ ਦੁਹਾਈ ਬਛਰਾ ਮੇਲਿ ॥੧੯॥

Goo Dhuhaae Bashharaa Mael ||19||

He brought the calf to the cow, and milked her. ||19||

ਭੈਰਉ (ਭ. ਨਾਮਦੇਵ) (੧੦) ੧੯:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੬

Raag Bhaira-o Bhagat Namdev

ਦੁਧਹਿ ਦੁਹਿ ਜਬ ਮਟੁਕੀ ਭਰੀ ॥

Dhoodhhehi Dhuhi Jab Mattukee Bharee ॥

When the pitcher was filled with milk,

ਭੈਰਉ (ਭ. ਨਾਮਦੇਵ) (੧੦) ੨੦:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੭

Raag Bhaira-o Bhagat Namdev

ਲੇ ਬਾਦਿਸਾਹ ਕੇ ਆਗੇ ਧਰੀ ॥੨੦॥

Lae Baadhisaah Kae Aagae Dhharee ॥20॥

Naam Dayv took it and placed it before the king. ॥20॥

ਭੈਰਉ (ਭ. ਨਾਮਦੇਵ) (੧੦) ੨੦:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੭

Raag Bhaira-o Bhagat Namdev

ਬਾਦਿਸਾਹੁ ਮਹਲ ਮਹਿ ਜਾਇ ॥

Baadhisaahu Mehal Mehi Jaae ॥

The king went into his palace,

ਭੈਰਉ (ਭ. ਨਾਮਦੇਵ) (੧੦) ੨੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੭

Raag Bhaira-o Bhagat Namdev

ਅਉਘਟ ਕੀ ਘਟ ਲਾਗੀ ਆਇ ॥੨੧॥

Aoughatt Kee Ghatt Laagee Aae ॥21॥

And his heart was troubled. ॥21॥

ਭੈਰਉ (ਭ. ਨਾਮਦੇਵ) (੧੦) ੨੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੮

Raag Bhaira-o Bhagat Namdev

ਕਾਜੀ ਮੁਲਾਂ ਬਿਨਤੀ ਫੁਰਮਾਇ ॥

Kaajee Mulaan Binathee Furamaae ॥

Through the Qazis and the Mullahs, the king offered his prayer,

ਭੈਰਉ (ਭ. ਨਾਮਦੇਵ) (੧੦) ੨੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੮

Raag Bhaira-o Bhagat Namdev

ਬਖਸੀ ਹਿੰਦੂ ਮੈ ਤੇਰੀ ਗਾਇ ॥੨੨॥

Bakhasee Hindhoo Mai Thaeree Gaae ॥22॥

"Forgive me, please, O Hindu; I am just a cow before you." ॥22॥

ਭੈਰਉ (ਭ. ਨਾਮਦੇਵ) (੧੦) ੨੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੮

Raag Bhaira-o Bhagat Namdev

ਨਾਮਾ ਕਹੈ ਸੁਨਹੁ ਬਾਦਿਸਾਹ ॥

Naamaa Kehai Sunahu Baadhisaah ॥

Naam Dayv said, ""Listen, O king:

ਭੈਰਉ (ਭ. ਨਾਮਦੇਵ) (੧੦) ੨੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੯

Raag Bhaira-o Bhagat Namdev

ਇਹੁ ਕਿਛੁ ਪਤੀਆ ਮੁਝੈ ਦਿਖਾਇ ॥੨੩॥

Eihu Kishh Patheea Mujhai Dhikhaae ||23||

Have I done this miracle? ||23||

ਭੈਰਉ (ਭ. ਨਾਮਦੇਵ) (੧੦) ੨੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੯

Raag Bhaira-o Bhagat Namdev

ਇਸ ਪਤੀਆ ਕਾ ਇਹੈ ਪਰਵਾਨੁ ॥

Eis Patheea Kaa Eihai Paravaan ||

The purpose of this miracle is

ਭੈਰਉ (ਭ. ਨਾਮਦੇਵ) (੧੦) ੨੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੯

Raag Bhaira-o Bhagat Namdev

ਸਾਚਿ ਸੀਲਿ ਚਾਲਹੁ ਸੁਲਿਤਾਨ ॥੨੪॥

Saach Seel Chaalahu Sulithaan ||24||

That you, O king, should walk on the path of truth and humility."||24||

ਭੈਰਉ (ਭ. ਨਾਮਦੇਵ) (੧੦) ੨੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੦

Raag Bhaira-o Bhagat Namdev

ਨਾਮਦੇਉ ਸਭ ਰਹਿਆ ਸਮਾਇ ॥

Naamadhaeo Sabh Rehiaa Samaae ||

Naam Dayv became famous everywhere for this.

ਭੈਰਉ (ਭ. ਨਾਮਦੇਵ) (੧੦) ੨੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੦

Raag Bhaira-o Bhagat Namdev

ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥

Mil Hindhoo Sabh Naamae Pehi Jaahi ||25||

The Hindus all went together to Naam Dayv. ||25||

ਭੈਰਉ (ਭ. ਨਾਮਦੇਵ) (੧੦) ੨੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੦

Raag Bhaira-o Bhagat Namdev

ਜਉ ਅਬ ਕੀ ਬਾਰ ਨ ਜੀਵੈ ਗਾਇ ॥

Jo Ab Kee Baar N Jeevai Gaae ||

If the cow had not been revived,

ਭੈਰਉ (ਭ. ਨਾਮਦੇਵ) (੧੦) ੨੬:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੧

Raag Bhaira-o Bhagat Namdev

ਤ ਨਾਮਦੇਵ ਕਾ ਪਤੀਆ ਜਾਇ ॥੨੬॥

Th Naamadhaev Kaa Patheehaa Jaae ||26||

People would have lost faith in Naam Dayv. ||26||

ਭੈਰਉ (ਭ. ਨਾਮਦੇਵ) (੧੦) ੨੬:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੧

Raag Bhaira-o Bhagat Namdev

ਨਾਮੇ ਕੀ ਕੀਰਤਿ ਰਹੀ ਸੰਸਾਰਿ ॥

Naamae Kee Keerath Rehee Sansaar ||

The fame of Naam Dayv spread throughout the world.

ਭੈਰਉ (ਭ. ਨਾਮਦੇਵ) (੧੦) ੨੭:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੧

Raag Bhaira-o Bhagat Namdev

ਭਗਤ ਜਨਾਂ ਲੇ ਉਧਰਿਆ ਪਾਰਿ ॥੨੭॥

Bhagath Janaan Lae Oudhhariaa Paar ||27||

The humble devotees were saved and carried across with him. ||27||

ਭੈਰਉ (ਭ. ਨਾਮਦੇਵ) (੧੦) ੨੭:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੨

Raag Bhaira-o Bhagat Namdev

ਸਗਲ ਕਲੇਸ ਨਿੰਦਕ ਭਇਆ ਖੇਦੁ ॥

Sagal Kalaes Nindhak Bhaeiaa Khaedh ||

All sorts of troubles and pains afflicted the slanderer.

ਭੈਰਉ (ਭ. ਨਾਮਦੇਵ) (੧੦) ੨੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੨

Raag Bhaira-o Bhagat Namdev

ਨਾਮੇ ਨਾਰਾਇਨ ਨਾਹੀ ਭੇਦੁ ॥੨੮॥੧॥੧੦॥

Naamae Naaraaein Naahee Bhaedh ||28||1||10||

There is no difference between Naam Dayv and the Lord. ||28||1||10||

ਭੈਰਉ (ਭ. ਨਾਮਦੇਵ) (੧੦) ੨੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੨

Raag Bhaira-o Bhagat Namdev

ਘਰੁ ੨ ॥

Ghar 2 ||

Second House:

ਭੈਰਉ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੧੧੬੬

ਜਉ ਗੁਰਦੇਉ ਤ ਮਿਲੈ ਮੁਰਾਰਿ ॥

Jo Guradhaeo Th Milai Muraar ||

By the Grace of the Divine Guru, one meets the Lord.

ਭੈਰਉ (ਭ. ਨਾਮਦੇਵ) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੩

Raag Bhaira-o Bhagat Namdev

ਜਉ ਗੁਰਦੇਉ ਤ ਉਤਰੈ ਪਾਰਿ ॥

Jo Guradhaeo Th Outharai Paar ||

By the Grace of the Divine Guru, one is carried across to the other side.

ਭੈਰਉ (ਭ. ਨਾਮਦੇਵ) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੩

Raag Bhaira-o Bhagat Namdev

ਜਉ ਗੁਰਦੇਉ ਤ ਬੈਕੁੰਠ ਤਰੈ ॥

Jo Guradhaeo Th Baikunth Tharai ||

By the Grace of the Divine Guru, one swims across to heaven.

ਭੈਰਉ (ਭ. ਨਾਮਦੇਵ) (੧੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੪

Raag Bhaira-o Bhagat Namdev

ਜਉ ਗੁਰਦੇਉ ਤ ਜੀਵਤ ਮਰੈ ॥੧॥

Jo Guradhaeo Th Jeevath Marai ||1||

By the Grace of the Divine Guru, one remains dead while yet alive. ||1||

ਭੈਰਉ (ਭ. ਨਾਮਦੇਵ) (੧੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੪

Raag Bhaira-o Bhagat Namdev

ਸਤਿ ਸਤਿ ਸਤਿ ਸਤਿ ਸਤਿ ਗੁਰਦੇਵ ॥

Sath Sath Sath Sath Sath Guradhaev ||

True, True, True True, True is the Divine Guru.

ਭੈਰਉ (ਭ. ਨਾਮਦੇਵ) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੪

Raag Bhaira-o Bhagat Namdev

ਝੂਠੁ ਝੂਠੁ ਝੂਠੁ ਝੂਠੁ ਆਨ ਸਭ ਸੇਵ ॥੧॥ ਰਹਾਉ ॥

Jhooth Jhooth Jhooth Jhooth Aan Sabh Saev ||1|| Rehaao ||

False, false, false, false is all other service. ||1||Pause||

ਭੈਰਉ (ਭ. ਨਾਮਦੇਵ) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੫

Raag Bhaira-o Bhagat Namdev

ਜਉ ਗੁਰਦੇਉ ਤ ਨਾਮੁ ਦ੍ਰਿੜਾਵੈ ॥

Jo Guradhaeo Th Naam Dhrirraavai ||

When the Divine Guru grants His Grace, the Naam, the Name of the Lord, is implanted within.

ਭੈਰਉ (ਭ. ਨਾਮਦੇਵ) (੧੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੫

Raag Bhaira-o Bhagat Namdev

ਜਉ ਗੁਰਦੇਉ ਨ ਦਹ ਦਿਸ ਧਾਵੈ ॥

Jo Guradhaeo N Dheh Dhis Dhhaavai ||

When the Divine Guru grants His Grace, one does not wander in the ten directions.

ਭੈਰਉ (ਭ. ਨਾਮਦੇਵ) (੧੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੫

Raag Bhaira-o Bhagat Namdev

ਜਉ ਗੁਰਦੇਉ ਪੰਚ ਤੇ ਦੂਰਿ ॥

Jo Guradhaeo Panch Thae Dhoor ||

When the Divine Guru grants His Grace, the five demons are kept far away.

ਭੈਰਉ (ਭ. ਨਾਮਦੇਵ) (੧੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੬

Raag Bhaira-o Bhagat Namdev

ਜਉ ਗੁਰਦੇਉ ਨ ਮਰਿਬੋ ਝੂਰਿ ॥੨॥

Jo Guradhaeo N Maribo Jhoor ||2||

When the Divine Guru grants His Grace, one does not die regretting. ||2||

ਭੈਰਉ (ਭ. ਨਾਮਦੇਵ) (੧੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੬

Raag Bhaira-o Bhagat Namdev

ਜਉ ਗੁਰਦੇਉ ਤ ਅੰਮ੍ਰਿਤ ਬਾਨੀ ॥

Jo Guradhaeo Th Anmrith Baanee ||

When the Divine Guru grants His Grace, one is blessed with the Ambrosial Bani of the Word.

ਭੈਰਉ (ਭ. ਨਾਮਦੇਵ) (੧੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੬

Raag Bhaira-o Bhagat Namdev

ਜਉ ਗੁਰਦੇਉ ਤ ਅਕਥ ਕਹਾਨੀ ॥

Jo Guradhaeo Th Akathh Kehaanee ||

When the Divine Guru grants His Grace, one speaks the Unspoken Speech.

ਭੈਰਉ (ਭ. ਨਾਮਦੇਵ) (੧੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੭

Raag Bhaira-o Bhagat Namdev

ਜਉ ਗੁਰਦੇਉ ਤ ਅੰਮ੍ਰਿਤ ਦੇਹ ॥

Jo Guradhaeo Th Anmrith Dhaeh ||

When the Divine Guru grants His Grace, one's body becomes like ambrosial nectar.

ਭੈਰਉ (ਭ. ਨਾਮਦੇਵ) (੧੧) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੭

Raag Bhaira-o Bhagat Namdev

ਜਉ ਗੁਰਦੇਉ ਨਾਮੁ ਜਪਿ ਲੇਹਿ ॥੩॥

Jo Guradhaeo Naam Jap Laehi ||3||

When the Divine Guru grants His Grace, one utters and chants the Naam, the Name of the Lord. ||3||

ਭੈਰਉ (ਭ. ਨਾਮਦੇਵ) (੧੧) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੭

Raag Bhaira-o Bhagat Namdev

ਜਉ ਗੁਰਦੇਉ ਭਵਨ ਤ੍ਰੈ ਸੂਝੈ ॥

Jo Guradhaeo Bhavan Thrai Soojhai ||

When the Divine Guru grants His Grace, one sees the three worlds.

ਭੈਰਉ (ਭ. ਨਾਮਦੇਵ) (੧੧) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੮

Raag Bhaira-o Bhagat Namdev

ਜਉ ਗੁਰਦੇਉ ਉਚ ਪਦ ਬੂਝੈ ॥

Jo Guradhaeo Ooch Padh Boojhai ||

When the Divine Guru grants His Grace, one understands the state of supreme dignity.

ਭੈਰਉ (ਭ. ਨਾਮਦੇਵ) (੧੧) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੮

Raag Bhaira-o Bhagat Namdev

ਜਉ ਗੁਰਦੇਉ ਤ ਸੀਸੁ ਅਕਾਸਿ ॥

Jo Guradhaeo Th Sees Akaas ||

When the Divine Guru grants His Grace, one's head is in the Akaashic ethers.

ਭੈਰਉ (ਭ. ਨਾਮਦੇਵ) (੧੧) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੮

Raag Bhaira-o Bhagat Namdev

ਜਉ ਗੁਰਦੇਉ ਸਦਾ ਸਾਬਾਸਿ ॥੪॥

Jo Guradhaeo Sadhaa Saabaas ||4||

When the Divine Guru grants His Grace, one is always congratulated everywhere. ||4||

ਭੈਰਉ (ਭ. ਨਾਮਦੇਵ) (੧੧) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੯

Raag Bhaira-o Bhagat Namdev

ਜਉ ਗੁਰਦੇਉ ਸਦਾ ਬੈਰਾਗੀ ॥

Jo Guradhaeo Sadhaa Bairaagee ||

When the Divine Guru grants His Grace, one remains detached forever.

ਭੈਰਉ (ਭ. ਨਾਮਦੇਵ) (੧੧) ੮:੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੯

Raag Bhaira-o Bhagat Namdev

ਜਉ ਗੁਰਦੇਉ ਪਰ ਨਿੰਦਾ ਤਿਆਗੀ ॥

Jo Guradhaeo Par Nindhao Thiaagee ||

When the Divine Guru grants His Grace, one forsakes the slander of others.

ਭੈਰਉ (ਭ. ਨਾਮਦੇਵ) (੧੧) ੮:੬ - ਗੁਰੂ ਗ੍ਰੰਥ ਸਾਹਿਬ: ਅੰਗ ੧੧੬੬ ਪੰ. ੧੯

Raag Bhaira-o Bhagat Namdev